

Auto ID No.:
Source :
Issued by : ACL No. 13-80
Reg Cite : 44-350.1, 44-352.4

Use Form No. : NA 290
Original Date : 05-01-13 New
Revision Date : 09-23-13

MESSAGE:

ਤੁਹਾਨੂੰ ਬਹੁਤ ਜ਼ਿਆਦਾ ਨਕਦ ਸਹਾਇਤਾ ਮਿਲੀ ਸੀ। ਤੁਹਾਨੂੰ (ਮਿਤੀ) ਤੋਂ (ਮਿਤੀ) ਤਕ ਕੁੱਲ \$_____ ਵਾਧੂ ਭੁਗਤਾਨ ਕੀਤਾ ਗਿਆ ਸੀ। ਅਸੀਂ ਵਿਖਾਉਂਦੇ ਹਾਂ ਕਿ ਨੱਥੀ ਕੀਤੀ ਗਈ ਬਜਟ ਸ਼ੀਟ 'ਤੇ ਅਸੀਂ ਵਾਧੂ ਭੁਗਤਾਨ ਦਾ ਹਿਸਾਬ ਕਿੱਝ ਲਗਾਇਆ।

ਵਾਧੂ ਭੁਗਤਾਨ

- ਕਾਉਂਟੀ ਦੀ ਗਲਤੀ ਸੀ
- ਤੁਹਾਡੀ ਗਲਤੀ ਸੀ
- ਤੁਸੀਂ ਵਾਧੂ ਭੁਗਤਾਨ ਦਾ ਕਾਰਨ ਸੀ ਕਿਉਂਕਿ ਤੁਸੀਂ ਕਿਸੇ ਚੀਜ਼ ਬਾਰੇ ਜਾਣਕਾਰੀ ਦੇਣ 'ਚ ਨਾਕਾਮਯਾਬ ਰਹੇ ਸੀ, ਜਾਂ ਜ਼ਿਆਦਾ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਤੁਸੀਂ ਇਰਾਦਤਨ ਕਿਸੇ ਚੀਜ਼ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਤੁਹਾਡੇ 'ਤੇ ਅਪਰਾਧਕ ਇਲਜ਼ਾਮਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ, ਜਾਂ ਤੁਹਾਨੂੰ ਇਸ ਕੰਮ ਲਈ ਇਰਾਦਤਨ ਪ੍ਰੋਗ੍ਰਾਮ ਦੀ ਉਲੰਘਣਾ ਲਈ ਪ੍ਰਸਤਾਵਤ ਜੁਰਮਾਨੇ ਦਾ ਨੋਟਿਸ ਮਿਲ ਸਕਦਾ ਹੈ।

ਇੱਥੇ ਦੱਸਿਆ ਗਿਆ ਹੈ ਕਿ ਤੁਹਾਨੂੰ ਵਾਧੂ ਭੁਗਤਾਨ ਕਿਉਂ ਕੀਤਾ ਗਿਆ ਸੀ:

ਕਾਉਂਟੀ ਹੁਣੇ ਇਹ ਵਾਧੂ ਭੁਗਤਾਨ ਇਕੱਠਾ ਕਰਨਾ ਸ਼ੁਰੂ ਨਹੀਂ ਕਰ ਸਕਦੀ ਕਿਉਂਕਿ:

ਇਹ ਮੱਧ-ਮਿਆਦ ਹੈ।

ਅਸੀਂ ਪਹਿਲਾਂ ਹੀ ਇਕ ਵੱਖਰੇ ਵਾਧੂ ਭੁਗਤਾਨ ਨੂੰ ਵਸੂਲਣ ਲਈ ਤੁਹਾਡੇ ਅਨੁਦਾਨ ਨੂੰ ਘਟਾ ਰਹੇ ਹਾਂ।

ਸਾਡੇ ਦੁਆਰਾ ਇਹ ਵਾਧੂ ਭੁਗਤਾਨ ਇਕੱਠਾ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਕ ਵੱਖਰਾ ਨੋਟਿਸ ਮਿਲੇਗਾ।

ਅਗਲਾ(ਅਗਲੇ) ਪੰਨਾ(ਪੰਨੇ) ਇਹ ਵਿਖਾਉਂਦਾ(ਦੇ) ਹੈ(ਹਨ) ਕਿ ਤੁਹਾਨੂੰ ਵਾਧੂ ਭੁਗਤਾਨ ਪ੍ਰਾਪਤ ਹੋਣ ਦੇ ਹਰ ਮਹੀਨੇ ਲਈ ਤੁਹਾਨੂੰ ਕਿੰਨੀ ਨਕਦ ਸਹਾਇਤਾ ਮਿਲਣੀ ਚਾਹੀਦੀ ਸੀ ਅਤੇ ਤੁਹਾਡੀ ਕੁੱਲ ਬਕਾਇਆ ਰਕਮ ਕਿੰਨੀ ਹੈ।

ਇਸ ਵਾਧੂ ਭੁਗਤਾਨ ਲਈ ਮੜ-ਭੁਗਤਾਨ ਕਰਨ ਲਈ ਤੁਹਾਨੂੰ ਕਿਸੇ ਸਮਾਜਕ ਸੁਰੱਖਿਆ ਜਾਂ SSI ਫ਼ਾਇਦੇ ਇਸਤੇਮਾਲ ਕਰਨ ਦੀ ਲੋੜ ਨਹੀਂ ਹੈ।

ਚੇਤਾਵਨੀ: ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵਾਧੂ ਭੁਗਤਾਨ ਗਲਤ ਹੈ, ਜਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡਾ ਦੋਸ਼ ਜਾਂ ਗਲਤੀ ਨਹੀਂ ਸੀ (ਇਰਾਦਤਨ ਨਹੀਂ), ਤਾਂ ਸੁਣਵਾਈ ਦੀ ਮੰਗ ਕਰੋ। ਜੇਕਰ ਤੁਸੀਂ ਸਹਾਇਤਾ 'ਤੇ ਗੁਜ਼ਾਰਾ ਕਰਦੇ ਹੋ, ਤਾਂ ਤੁਹਾਡੇ ਮਹੀਨੇਵਾਰ ਅਨੁਦਾਨ ਨੂੰ ਘਟਾ ਕੇ ਕਾਉਂਟੀ ਵਾਧੂ ਭੁਗਤਾਨ ਇਕੱਠਾ ਕਰ ਸਕਦੀ ਹੈ। ਜੇਕਰ ਤੁਸੀਂ ਵਾਧੂ ਭੁਗਤਾਨ ਵਾਪਸ ਅਦਾ ਕਰਨ ਤੋਂ ਪਹਿਲਾਂ ਸਹਾਇਤਾ ਬੰਦ ਕਰ ਦਿੰਦੇ ਹੋ, ਤਾਂ ਕਾਉਂਟੀ ਤੁਹਾਡੇ ਸਟੇਟ ਇਨਕਮ ਟੈਕਸ ਵਾਪਸੀ 'ਚੋਂ ਤੁਹਾਡੀ ਬਕਾਇਆ ਰਕਮ ਲੈ ਸਕਦੀ ਹੈ ਜਾਂ ਵਸੂਲੀ ਲਈ ਕੋਈ ਹੋਰ ਕਨੂੰਨੀ ਕਾਰਵਾਈ ਕਰ ਸਕਦੀ ਹੈ।

INSTRUCTIONS: Use to notify of an overpayment when grant adjustment may not yet begin. Specify the amount owed, the dates, and the reason for the overpayment. Attach the appropriate Continuation Page (NA 274 B, C, D, E or F) to show the overpayment computation.